



ਛੇ ਭਾਰਤੀਯ ਰਾਜਿਆਂ ਦੇ ਬਾਜ਼ਾਰਾਂ ਵਿਚ ਮੈਡਿਕਲ ਗਰਭਪਾਤ ਦਵਾਇਆਂ ਦੀ ਉਪਲਬਧਤਾ, 2020

ਪੰਜਾਬ ਦੇ ਬਾਜ਼ਾਰਾਂ ਵਿਚ ਮੈਡਿਕਲ ਗਰਭਪਾਤ (ਐਮ ਏ) ਦਵਾਇਆਂ ਦੀ ਉਪਲਬਧਤਾ ਨੂੰ ਜਾਂਚਣ ਲਈ ਫਾਊਂਡੇਸ਼ਨ ਫਾਰ ਸੀਪੋਡਕਟਿਵ ਹੈਲਥ ਸਰਵਿਸਿਸ (FRHS) ਇੰਡੀਆ ਨੇ ਇਕ ਅਧਿਯਾਨ ਕੀਤਾ (MA) ਦਵਾਇਆਂ ਦੀ ਉਪਲਬਧਤਾ ਤੇ ਅਸਰ ਪਾਉਣ ਵਾਲੇ ਕਾਰਣਾਂ ਨੂੰ ਸਮਝਣ ਲਈ ਤਿਨ ਮਹੀਨਿਆਂ (ਜਨਵਰੀ - ਮਾਰਚ 2020) ਦੇ ਸਮੇਂ ਵਿਚ ਅਸੀਂ ਪੰਜਾਬ ਦੇ ਪੰਜ ਸ਼ਹਿਰਾਂ ਦੇ 250 ਦਵਾ ਵਿਕਰੇਤਾਵਾਂ ਨਾਲ ਗਲ ਕੀਤੀ। ਇਹ ਤੱਥ ਵਰਕਾ (ਫੈਕਟਰੀ) ਅਧਿਯਾਨ ਦੇ ਮੁੱਖ ਖੁਲਾਸਿਆਂ ਵੱਲ ਇਸ਼ਾਰਾ ਕਰਦੀ ਹੈ ਅਤੇ ਆਉਣ ਵਾਲੇ ਮਾਮਲਿਆਂ ਦੇ ਨਿਵਾਰਣ ਲਈ ਕੁਛ ਹਿਦਾਯਤਾਂ ਦਰਸਾਉਂਦੀ ਹੈ।

ਅਸੀਂ ਇਹ ਅਧਿਯਾਨ ਕਿਥੋਂ ਕੀਤਾ?

ਭਾਰਤ ਦੇ ਚਾਰ ਰਾਜਿਆਂ ਵਿਚ ਐਮ ਏ ਦਵਾਇਆਂ ਦੀ ਉਪਲਬਧਤਾ ਨੂੰ ਜਾਂਚਣ ਲਈ ਲਿੰਗ ਸਮਾਨਤਾ ਅਤੇ ਸੁਰਕਸ਼ਿਤ ਗਰਭਪਾਤ ਲਈ ਪ੍ਰਤਿਗਿਆ ਅਭਿਯਾਨ ਵੱਲੋਂ 2019 ਵਿਚ ਇਕ ਅਨੁਸਾਰਨ ਕੀਤਾ ਗਿਆ। ਨਤੀਜਿਆਂ ਨੇ ਖੁਲਾਸਾ ਕੀਤਾ ਕਿ ਸਰਵੋਖਣ ਕੀਤੇ ਗਏ ਚਾਰ ਰਾਜਿਆਂ ਵਿੱਚੋਂ ਦੋ - ਰਾਜਸਥਾਨ ਅਤੇ ਮਹਾਰਾਸ਼ਟਰ ਵਿਚ ਐਮ ਏ ਦਵਾਇਆਂ ਦੀ ਉਪਲਬਧਤਾ ਵਿਚ ਜ਼ਬਰਦਸਤ ਕਮੀ ਆਈ ਹੈ। ਦਵਾ ਵਿਕ੍ਰੇਤਾਵਾਂ ਦੇ ਵੱਡੇ ਸਮੂਹ ਨੇ ਦੱਸਿਆ ਕਿ ਐਸ ਕਮੀ ਦਾ ਮੁੱਖ ਕਾਰਣ ਐਮ ਏ ਦਵਾਇਆਂ ਦੇ ਭੰਡਾਰਣ ਵਿਚ ਕਾਨੂੰਨੀ ਅੜਚਣਾਂ ਨੋਂ। ਚਾਰ ਰਾਜਿਆਂ ਦੇ ਦਵਾ ਵਿਕ੍ਰੇਤਾਵਾਂ ਵਿੱਚੋਂ 54% ਨੇ ਦੱਸਿਆ ਕਿ ਹੋਰਨਾ (H) ਏਚ ਸਿਡਯੂਲਡ ਦਵਾਈਆਂ ਦੇ ਮੁਕਾਬਲੇ ਐਮ ਏ ਦਵਾਇਆਂ ਉਪਰ ਜ਼ਿਆਦਾ ਕਾਨੂੰਨੀ ਨਿਯੰਤ੍ਰਣ ਹੈ। ਆਂਕਤੇ ਦਸਦੇ ਹਨ ਕਿ ਭਾਰਤ ਵਿਚ ਵੱਡੇ ਪੱਦਰ ਤੇ (੮੧%) ਗਰਭਪਾਤ ਲਈ ਐਮ ਏ ਦਵਾਇਆਂ ਦੀ ਵਰਤੋਂ ਕੀਤੀ ਜਾਂਦੀ ਹੈ, ਇਸਦੀ ਉਪਲਬਧਤਾ ਵਿਚ ਕਮੀ ਦਾ ਮਤਲਬ ਇਹ ਹੋਵੇਗਾ ਕਿ ਭਾਰਤ ਵਿਚ ਗਰਭਪਾਤ ਚਾਉਣ ਵਾਲੀ ਔਰਤਾਂ ਲਈ ਵਿਕਲਪ ਘੱਟ ਹੋਣਗੇ। ਮੁੱਖ ਰਾਜਿਆਂ ਦੇ ਚਲਨ ਅਤੇ ਹਾਲਾਤਾਂ ਨੂੰ ਸਮਝਣ ਲਈ ਏਡ ਏਚ ਇੰਡੀਆ, ਜੋਕਿ ਪ੍ਰਤਿਗਿਆ ਅਭਿਯਾਨ ਸਚਿਵਾਲਯ ਅਤੇ ਇਸਦੇ ਸਹਯੋਗੀ ਸੰਗਠਨਾਂ ਦੀ ਮੇਜ਼ਬਾਨੀ ਕਰਦਾ ਹੈ, ਨੇ ਪੰਜਾਬ ਸਮੇਤ ਭਾਰਤ ਦੇ ਛੇ ਨਵੇਂ ਰਾਜਿਆਂ ਵਿਚ ਅਧਿਯਾਨ ਦਾ ਢੂਜਾ ਦੌਰ ਸ਼ੁਰੂ ਕੀਤਾ।

ਅਧਿਯਾਨ ਦੇ ਉਦੇਸ਼ ਸਨ

ਬਾਜ਼ਾਰ ਵਿਚ ਐਮ ਏ ਦਵਾਇਆਂ ਦੀ ਉਪਲਬਧਤਾ ਦੇ ਹਾਲ ਦੇ ਹਾਲਾਤਾਂ ਨੂੰ ਸਤਿਯਾਗਿਤ ਅਤੇ ਸਮਝਣ ਲਈ

ਦਵਾ ਵਿਕ੍ਰੇਤਾਵਾਂ ਦੀ ਉਤਪਾਦ ਬਾਰੇ ਜਾਨਕਾਰੀ (ਮੁੱਖ ਵਰਤੋਂ, ਦਵਾਈਆਂ ਅਤੇ ਸਿੰਗਾਰ ਧਾਰਾ ਅਤੇ ਵੰਡਣ ਆਦਿ ਦੇ ਨਿਯਮ) ਅਤੇ ਐਮ ਏ ਦਵਾਇਆਂ ਦੀ ਬਿਕ੍ਰੀ ਦੇ ਬਾਰੇ ਅਸਲ ਅਭਿਯਾਨ ਦਾ ਜਾਇਜ਼ਾ ਲੈਣਾ

�ਮ ਏ ਦਵਾਇਆਂ ਦੇ ਭੰਡਾਰਣ /ਭੰਡਾਰਣ ਨਾ ਕਰਣ ਦੇ ਕਾਰਣਾਂ ਨੂੰ ਸਮਝਣ ਲਈ

ਦਵਾ ਵਿਕ੍ਰੇਤਾਵਾਂ ਦੀ ਉਹਨਾਂ ਦੀ ਦੁਕਾਨ ਦੀ ਐਮ ਏ ਦਵਾਇਆਂ ਦੀ ਬਿਕ੍ਰੀ ਅਤੇ ਵਿਤਰਣ ਦੇ ਬਾਰੇ ਰਾਜਿਆਂ ਅਤੇ ਜ਼ਿਲ੍ਹਾਵਾਂ ਨਾਲ ਤਜ਼ੁਰਬੇ /ਸਾਮਨੇ ਨੂੰ ਸਮਝਨਾ

ਟੇਬਲ ੧ : ਅਧਿਯਾਨ ਦੇ ਦਾਖਲੇ ਵਿਚ ਸ਼ਾਮਲ ਰਾਜਿਆਂ ਅਤੇ ਸ਼ਹਿਰ

ਰਾਜਿਆ	ਦਾਖਲਾ ਸ਼ਹਿਰ / ਉਪ-ਜ਼ਿਲ੍ਹਾ
ਪੰਜਾਬ	ਅਮ੍ਰਿਤਸਰ, ਭਾਂਡਿਆ, ਜਲੰਧਰ, ਲੁਧਿਆਣਾ ਅਤੇ ਪਟਿਆਲਾ



ਮੁੱਖ ਖੋਜਾਂ

ਕੇਵਲ ੧%
ਦਵਾ ਵਿਕ੍ਰੇਤਾ

ਪੰਜਾਬ ਵਿਚ ਏਮ ਏ ਦਵਾਇਯਾਂ ਦਾ
ਭੰਡਾਰਣ ਕਰਨ ਵਾਲੇ ਪਾਏ ਗਏ

੮੬ %
ਦਵਾ ਵਿਕ੍ਰੇਤਾਵਾਂ
ਨੇ ਦੱਸਿਆ





ਕਾਨੂੰਨੀ
ਅੜਚਨਾ/
ਮਾਮਲੇ



ਲੋੜ ਤੋਂ ਵੱਦ
ਦਸਤਾਵੇਜ਼/ਕਾਗਜ਼ੀ
ਕਾਰਵਾਈ

ਏਮ ਏ ਦਵਾਇਯਾਂ ਦਾ ਭੰਡਾਰਣ ਨਾ ਕਰਨ ਦਾ ਕਾਰਨ



*ਅਨੇਕਾਂ ਜਵਾਬਾਂ ਨੂੰ ਸਵੀਕਾਰ ਕੀਤਾ ਗਿਆ

੭੮% ਦਵਾ ਵਿਕ੍ਰੇਤਾਵਾਂ ਨੇ ਦੱਸਿਆ ਕਿ



ਹੋਰਨਾ (H) ਏਚ ਸਿਡਫੂਲਡ ਦਵਾਇਯਾਂ
ਦੇ ਮੁਕਾਬਲੇ ਏਮ ਏ ਦਵਾਇਯਾਂ ਉਪਰ
ਜ਼ਿਆਦਾ ਕਾਨੂੰਨੀ ਨਿਯੰਤ੍ਰਣ ਹੈ

੯੧% ਦਵਾ ਵਿਕ੍ਰੇਤਾਵਾਂ ਨੇ ਦੱਸਿਆ ਕਿ



ਲਿੰਗ ਚੌਣ ਗਰਭਪਾਤ ਦੇ ਪਿੱਛੇ ਏਮ ਏ
ਦਵਾਇਯਾਂ ਦਾ ਹੱਧ ਨਹੀਂ ਹੈ

ਕੀ ਦਵਾ ਵਿਕ੍ਰੇਤਾ ਭਾਰਤ ਵਿਚ ਗਰਭਪਾਤ ਦੇ ਕਾਨੂੰਨਾਂ ਬਾਰੇ ਜਾਗਰੂਕ ਹਨ?

ਪੰਜਾਬ ਵਿਚ ੬੨.੨% ਦਵਾ ਵਿਕ੍ਰੇਤਾਵਾਂ ਨੇ ਦੱਸਿਆ ਕਿ ਦੇਸ਼ ਵਿਚ ਗਰਭਪਾਤ ਕਾਨੂੰਨੀ ਹੈ। ਕਰੀਬ-ਕਰੀਬ ਸਾਰੇ ਹੀ (੮੬%) ਇਸਦੇ ਜਾਣੂ ਸੀ ਕਿ ਗਰਭਪਾਤ ਕੁਛ ਖਾਸ ਹਾਲਾਤਾਂ ਵਿਚ ਕਾਨੂੰਨੀ ਹੈ। ਪੰਜਾਬ ਦੇ ਸਾਰੇ ਦਵਾ ਵਿਕ੍ਰੇਤਾਵਾਂ ਚੌਂ ੨੧%, ਉਹਨਾਂ ਤੋਂ ਵੱਖ ਜਿਹਨਾਂ ਨੇ ਦੱਸਿਆ ਸੀ ਕਿ ਗਰਭਪਾਤ ਗੈਰਕਾਨੂੰਨੀ ਹੈ, ੨੦ ਹਫ਼ਤਿਆਂ ਦੀ ਗਰਭ ਸੀਮਾ ਦੇ ਬਾਰੇ ਜਾਣੂ ਸੀ। ੫੪% ਦਵਾ ਵਿਕ੍ਰੇਤਾ ਜਿਹਨਾਂ ਨੇ ਦੱਸਿਆ ਸੀ ਕਿ ਗਰਭਪਾਤ ਕਾਨੂੰਨੀ ਹੈ, ਉਹ ਏਮ ਏ ਕੰਬੀ-ਪੈਕ ਦੀ ਵਰਤੋਂ (ਨੋ ਹਫ਼ਤੇ) ਲਈ ਸਹੀ ਗਰਭ ਸੀਮਾ ਦੇ ਬਾਰੇ ਦੱਸਣ ਦੇ ਕਾਬਲ ਸੀ।

ਦਵਾ ਵਿਕ੍ਰੇਤਾਵਾਂ ਨੂੰ ਏਮ ਏ ਦਵਾਇਯਾਂ ਦਾ ਕੀ ਬੋਧ ਹੈ?

ਪੰਜਾਬ ਦੇ ਕਰੀਬ ੩੦% ਦਵਾ ਵਿਕ੍ਰੇਤਾ ਜਾਣੂ ਹਨ ਕਿ ਏਮ ਏ ਦਵਾਇਯਾਂ ਔਰਤਾਂ ਲਈ ਉਪਯੋਗੀ ਹੈ। ੮੦% ਦਵਾ ਵਿਕ੍ਰੇਤਾਵਾਂ ਨੂੰ ਬੋਧ ਹੈ ਕਿ ਏਮ ਏ ਦਵਾਇਯਾਂ ਦੀ ਉਪਲਬਧਤਾ ਨੇ ਦੇਸ਼ ਵਿਚ ਗਰਭਪਾਤ ਦੀ ਤਦਾਦ ਵਧਾਈ ਹੈ।

ਮਿਸਟਰੀ ਸ਼ੋਪਿੰਗ ਦੀ ਖੋਜ ਕੀ ਈਸ਼ਾਰਾ ਕਰਦੀ ਹੈ?

ਏਮ ਏ ਦੇ ਭੰਡਾਰਣ ਦੀ ਨਿਮਨਤਮ ਪ੍ਰਤੀਸ਼ਤਤਾ ਹੋਣ ਕਰਕੇ ਪੰਜਾਬ ਦੇ ੫੦ ਦਵਾ ਵਿਕ੍ਰੇਤਾਵਾਂ ਵਿਚ ਮਿਸਟਰੀ ਸ਼ੋਪਿੰਗ ਵਿਧੀ ਅਪਨਾਈ ਗਈ। ਪੰਜ ਨਮੂਨਾ ਸ਼ਹਰਾਂ ਵਿੱਚੋਂ ਹਰੇਕ ਵਿੱਚ, ਏਮ ਏ ਦਵਾਇਆਂ ਦੀ ਉਪਲਬਧਤਾ ਦੀ ਪੜਤਾਲ ਕਰਨ ਲਈ ਮਿਸਟਰੀ ਕਲਾਈਟ ਨੂੰ ਡਾਕਟਰ ਦੀ ਪਰਚੀ ਦੇ ਬਿਨਾ ਹੋਰਨਾਂ ੧੦ ਦਵਾ ਵਿਕ੍ਰੇਤਾਵਾਂ ਕੋਲ ਏਮ ਏ ਦਵਾਇਆਂ ਦਾ ਭੰਡਾਰ ਨਹੀਂ ਸੀ। ਕਰੀਬ ੨੨% ਦਵਾ ਵਿਕ੍ਰੇਤਾਵਾਂ ਕੋਲ ਦਵਾਇਆਂ ਦਾ ਭੰਡਾਰ ਸੀ।

ਖੋਜਾਂ ਦਾ ਕੀ ਮਤਲਬ ਨਿਕਲਦਾ ਹੈ?

ਇਸ ਅਧਿਯਾਨ ਦੇ ਨਤੀਜੇ ਪਹਿਲੇ ਦੌਰ ਵਿਚ ਕੀਤੇ ਗਏ ਅਧਿਯਾਨ ਦੇ ਨਤੀਜਿਆਂ ਨਾਲ ਮੇਲ ਖਾਂਦਾ ਹੈ ਕਿ ਕਿ ਟੋਲ ਦਵਾ ਵਿਕ੍ਰੇਤਾਵਾਂ ਦੇ ਸ਼ੈਲਫਾਂ 'ਤੋਂ ਏਮ ਏ ਦਵਾਇਆਂ ਗਾਯਬ ਹੋ ਰਹਿਆਂ ਹਨ। ਪੰਜਾਬ ਵਿਚ ਏਮ ਏ ਦਵਾਇਆਂ ਦੀ ਉਪਲਬਧਤਾ ਦੇ ਸਾਫ਼ ਮਾਮਲੇ ਹਨ। ਪ੍ਰਦੇਸ਼ ਵਿਚ ਏਮ ਏ ਦਵਾਇਆਂ ਭੰਡਾਰਣ ਨਾ ਹੋਣ ਦਾ ਸੰਬੰਧ ਕਨੂੰਨੀ ਅਤਿਨਿਯੰਤ੍ਰਣ ਲਗਦਾ ਹੈ। ਨਤੀਜੇ ਇਸ਼ਾਰਾ ਕਰਦੇ ਹਨ ਕਿ ੯੧% ਦਵਾ ਵਿਕ੍ਰੇਤਾ ਕਨੂੰਨੀ ਮਸਲਿਆਂ ਅਤੇ ਪੰਜਾਬ ਵਿਚ ਵਾਂਧੁ ਕਾਗਜ਼ੀ ਕਾਰਵਾਈ ਤੋਂ ਬਚਣ ਲਈ ਹੁਣ ਏਮ ਏ ਦਵਾਇਆਂ ਦਾ ਭੰਡਾਰਣ ਨਹੀਂ ਕਰਦੇ। ਪ੍ਰਮਾਣ ਦਸਦੇ ਹਨ ਕਿ ਔਰਤਾਂ ਦੀ ਵੱਡੀ ਤਾਦਾਤ ਸਰਜੀਕਲ ਵਿਧੀ ਤੋਂ ਜਿਆਦਾ ਮੈਡਿਕਲ ਗਰਭਪਾਤ ਨੂੰ ਤਰਜੀਹ ਦਿੰਦਿਆ ਹਨ। ਜੇਕਰ ਏਮ ਏ ਦਵਾਇਆਂ ਉਪਲਬਧ ਨਾ ਹੋਣ, ਤਾਂ ਔਰਤਾਂ ਨੂੰ ਜਬਰਨ ਅਸੁਰੱਖਿੱਤ ਵਿਧਿਆਂ ਦੀ ਚੌਣ ਕਰਨੀ ਪੈ ਸਕਦੀ ਹੈ, ਜੋਕਿ ਅਸੀਂ ਮਾਤਰੀ ਮੌਤ ਵਿਚ ਗਿਰਾਵਟ ਪ੍ਰਾਪਤ ਕੀਤੀ ਹੈ ਉਸਦੇ ਨਤੀਜੇ ਉਲਟ ਹੋ ਜਾਣਗੇ।

● ਲਾਭ ਪ੍ਰਾਪਤੀ ਦਾ ਉਲਟ

ਜੇਕਰ ਏਮ ਏ ਦਵਾਇਆਂ ਦੀ ਪਹੁੰਚ ਵਿਚ ਸਮੱਝੌਤਾ ਕੀਤਾ ਗਿਆ, ਤਾਂ ਅਸੁਰੱਖਿੱਤ ਗਰਭਪਾਤ ਲਈ ਔਰਤਾਂ ਉਪਰ ਦਬਾਵ ਵੱਧ ਸਕਦਾ ਹੈ, ਜੋਕਿ ਪਿਛਲੇ ਕੁਛ ਸਾਲਾਂ ਦੇ ਦੌਰਾਨ ਮਾਤਰੀ ਮੌਤ ਦਰ (MR) ਵਿਚ ਪ੍ਰਾਪਤ ਹੋਏ ਲਾਭ ਵਿਚ ਉਲਟ ਅਸਰ ਪਾਉਂਗਾ।

● ਪਹੁੰਚ ਅਤੇ ਵਿਕਲਪ ਵਿਚ ਕਮੀ

ਜੇਕਰ ਏਮ ਏ ਦਵਾਇਆਂ ਦੀ ਪਹੁੰਚ ਵਿਚ ਸਮੱਝੌਤਾ ਕੀਤਾ ਗਿਆ, ਤਾਂ ਸਰਜੀਕਲ ਵਿਧੀ ਲਈ ਔਰਤਾਂ ਉਪਰ ਦਬਾਵ ਵੱਧ ਸਕਦਾ ਹੈ, ਵਿਕਲਪਾਂ ਵਿਚ ਘਾਟ ਆਉਂਗਾ। ਜੋਕਿ, ਪਹਿਲਾਂ 'ਤੋਂ ਹੀ ਸਵੀਕ੍ਰਤ ਪ੍ਰਦਾਤਾਵਾਂ ਦੀ ਬੜੀ ਘਾਟ ਹੈ।

● ਸੁਰੱਖਿੱਤ ਗਰਭਪਾਤ ਦੀ ਕੀਮਤ ਵਿਚ ਵਾਂਧਾ

ਏਮ ਏ ਦਵਾਇਆਂ ਦੀ ਕੀਮਤ ਅਤੇ ਮਸ਼ਵਰੇ ਦੀ ਫੀਸ ਸਰਜੀਕਲ ਗਰਭਪਾਤ ਤੋਂ ਕਾਫ਼ੀ ਘੱਟ ਹੈ। ਅੱਜਕਲ ਕਈ ਸੁਵਿਧਾਵਾਂ ਦੀ ਕੀਮਤ ਇਸ ਕਾਰਣ ਵੀ ਵੱਧ ਰਹੀ ਹੈ ਕਿਥੋਂਕੀ ਕਿਸੇ ਵੀ ਕਲੀਨਿਕ ਸੇਵਾ ਦੇਣ ਤੋਂ ਪਹਿਲਾਂ ਕੋਵਿਡ-੧੯ ਦੀ ਜਾਂਚ ਲਈ ਜੋਰ ਪਾਉਂਦੇ ਹਨ।

ਅਸੀਂ ਸਿਫਾਰਸ਼ ਕਰਦੇ ਹਾਂ

● ਏਮ ਏ ਅਤੇ ਲਿੰਗ-ਪੱਖਪਾਤੀ ਲਿੰਗ- ਚੌਣ ਬਾਰੇ ਭਰਮਾਂ ਦਾ ਨਿਵਾਰਣ

ਫ੍ਰਾਂਕਾਨ ਕਾਨੂੰਨ ਆਫ ਇੰਡੀਆ (DCGI) ਪ੍ਰਦੇਸ਼ਾਂ ਅਤੇ ਜ਼ਿਲ੍ਹਾ ਫ੍ਰਾਂਨ ਅਧੋਰੀਟੀ ਨੂੰ ਨਿਰਦੇਸ਼ ਜਾਰੀ ਕਰ ਸਕਦਾ ਹੈ ਕਿ ਏਮ ਏ ਕੰਬੀ -ਪੈਕ ਦੀ ਵਰਤੋਂ ਲਿੰਗ- ਚੌਣ ਗਰਭਪਾਤ ਲਈ ਨਹੀਂ ਕੀਤੀ ਜਾ ਸਕਦੀ ਕਿਧੋਂਕਿ ਇਸਦਾ ਵਰਤੋਂ ਕੇਵਲ ਨੌ ਹਫ਼ਤਿਆਂ ਤਕ ਹੀ ਕੀਤੀ ਜਾ ਸਕਦੀ ਹੈ, ਜਦਕੀ ਭੂਣ ਦਾ ਲਿੰਗ ਦੀ ਪਛਾਣ, ਸਬਤੋਂ ਸਾਧਾਰਣ ਵਿਧੀ ਅਲਟਾ ਸੋਨੋਗ੍ਰਾਫੀ ਦੇ ਇਸਤਮਾਲ ਰਾਹੀਂ ਕੇਵਲ ੧੩ - ੧੪ ਹਫ਼ਤਿਆਂ ਬਾਅਦ ਹੀ ਕੀਤੀ ਜਾ ਸਕਦੀ ਹੈ। ਏਮ ਏ ਦਵਾਇਆਂ ਦੀ ਵਰਤੋਂ ਹੋਰਨਾਂ ਦਵਾਇਆਂ ਜਿਵੇਂ ਕਿ ਪਿਡਯੂਲਡ ਏਚ ਦਵਾਇਆਂ ਦੇ ਵਰਗੀ ਕੀਤੀ ਜਾਣੀ ਚਾਹਿੰਦੀ ਹੈ ਏਸਲਈ ਇਸਦੇ ਮਾਨਕ ਵੀ ਸਮਾਨ ਹੋਣੇ ਚਾਹਿੰਦੇ ਹਨ। ਮਸਲਿਆਂ ਦੇ ਸਪਸ਼ਟੀਕਰਨ ਲਈ ਅਤੇ ਫ੍ਰਾਂਨ ਇੰਸਪੈਕਟਰਾਂ ਵਿਚ ਜਾਨਕਾਰੀ ਫੈਲਾਣ ਲਈ ਇਨਫਾਰੋਸ਼ਨ ਏਜ਼ੋਕਿਊਟਿਵ ਕਮਯੂਨੀਕੇਸ਼ਨ (IEC) ਮੈਟੀਰਿਜਲ ਅਤੇ ਬ੍ਰੀਫ ਦਾ ਵਿਕਾਸ ਕਰਣ ਵਾਸਤੇ ਡੀਸੀਜੀਈ/ਸਵਾਸਥਿਅਤ ਅਤੇ ਪਰਿਵਾਰ ਕਲਿਯਾਣ ਮੰਡਲਯ (MoHFW) ਸਿਵਿਲ ਸੋਸਾਈਟੀ ਸੰਗਠਨਾਂ ਦੇ ਨਾਲ ਸਾਂਝ ਕਰ ਸਕਦੇ ਹਨ।



● ਏਮ ਬੀ ਬੀ ਏਸ ਡਾਕਟਰਾਂ ਵੱਲੋਂ ਏਮ ਏ ਦਵਾਇਆਂ ਦੇ ਨੁਸਖੇ ਲਿੱਖਣ ਲਈ ਸੋਧਿਤ ਏਸਟੀਪੀ ਨਿਯਮ

ਏਮ ਬੀ ਬੀ ਏਸ ਡਾਕਟਰਾਂ ਨੂੰ ਨੁਸਖੇ ਲਿੱਖਣ ਦੀ ਇਜਾਜ਼ਤ ਮਿਲਨ ਕਰਕੇ, ਗਰਭਪਾਤ ਪ੍ਰਦਾਤਾਵਾਂ ਦੀ ਤਾਦਾਦ ੬੦,੦੦੦ - ੨੦,੦੦੦ ਤੋਂ ਇਕ ਲੱਖ ਤੋਂ ਵੱਡ ਹੋ ਜਾਵੇਗੀ, ਜਿਸਦੇ ਨਾਲ ਨੁਸਖੇ ਰਾਹੀਂ ਔਰਤਾਂ ਦੀ ਪਹੁੰਚ ਦਵਾਇਆਂ ਤਕ ਹੋ ਜਾਵੇਗੀ ਅਤੇ ਮੈਡਿਕਲ ਸੱਪੋਰਟ ਅਤੇ ਦੇਖਭਾਲ ਪ੍ਰਾਪਤ ਕਰ ਪਾਉਣਗਿਆਂ। ਮੈਡਿਕਲ ਟਰਮੀਨੋਸ਼ਨ ਆਫ ਪ੍ਰੈਗਨੈਂਸੀ (ਏਸਟੀਪੀ) ਨਿਯਮਾਂ ਨੂੰ ਸੋਧਿਤ ਕਰਦੇ ਵੇਲੇ ਏਮ ਬੀ ਬੀ ਏਸ ਡਾਕਟਰਾਂ ਨੂੰ ਏਮ ਏ ਦੇ ਸੋਰਟ, ਆਨਲਾਈਨ ਕੋਰਸ ਕਰਵਾਉਣ ਬਾਰੇ ਲਾਜ਼ਮੀ ਤੌਰ 'ਤੇ ਵਿਚਾਰ ਕਰਨਾ ਚਾਹੀਦਾ ਹੈ।

● ਸਿਫ਼ਯੂਲ ਕੇ ਆਫ਼ ਡ੍ਰਗਸ ਏਂਡ ਕਾਸਮੈਟਿਕ ਐਕਟ ਦੇ ਤਹਤ ਏਮ ਏ ਵਰਗੀਕਰਣ ਦਾ ਵਿਚਾਰ

ਇਸਦਾ ਪੱਕਾ ਪ੍ਰਮਾਣ ਹੈ ਜੋਕਿ ਦਸਦਾ ਹੈ ਕਿ ਏਮ ਏ ਦਵਾਇਯਾਂ ਦੀ ਵਰਤੋਂ ਸੁਰਕਸ਼ਿਤ ਹੈ ਅਤੇ ਉਪਭੋਗਤਾ ਦੀ ਸੋਹਤ ਉਤੇ ਉਲਟ ਅਸਰ ਹੋਣ ਦੀ ਸੰਭਾਵਨਾ ਨਹੀਂ ਹੈ। WHO ਨੇ ਵੀ ਏਮ ਏ ਦਵਾਇਯਾਂ ਨੂੰ ਏਸੋਂਨਿਆਲ ਮੈਡਿਸਿਨ ਲਿਸਟ 2019 ਦੀ ਅਪਣੀ ਕੋਰ ਲਿਸਟ ਵਿਚ ਸ਼ਾਮਿਲ ਕੀਤਾ ਹੈ ਅਤੇ ਜਾਣਕਾਰੀ ਦਿੱਤੀ ਹੈ ਕਿ ਇਸਦੀ ਵਰਤੋਂ ਬਿਨਾ ਮੈਡਿਕਲ ਸੁਪਰਵਿੱਝਨ ਦੇ ਕੀਤੀ ਜਾ ਸਕਦੀ ਹੈ। ਦਵਾਈ ਦਾ ਵਰਗੀਕਰਣ ਸਿਫ਼ਯੂਲ ਕੇ ਦੇ ਤਹਤ ਕਰਣ ਨਾਲ ਦਵਾ ਵਿਕ੍ਰੋਤਾਵਾਂ ਦੁਆਰਾ ਦਵਾਇਯਾਂ ਦੇ ਭੰਡਾਰਣ ਅਤੇ ਬਿਕ੍ਰੀ ਦੇ ਸਾਮਨੇ ਆਉਣ ਵਾਲੀਆਂ ਕੁਛ ਰੂਕਾਵਟਾਂ ਹਟ ਸਕੀਆਂ।

● ਏਮ ਏ ਦਵਾਇਯਾਂ ਤਕ ਪਹੁੰਚਣ ਲਈ ਔਰਤਾਂ ਨੂੰ ਸੱਪੋਰਟ ਮੋਹਈਆ ਕਰੋਣਾ - ਟੋਲ-ਵ੍ਰੀ ਹੈਲਪਲਾਈਨ ਦਾ ਪ੍ਰਬੰਧ ਕਰਨਾ

ਔਰਤਾਂ ਨੂੰ ਵਿਆਪਕ ਜਾਨਕਾਰੀ ਰਾਹੀਂ ਸੱਪੋਰਟ ਕਰਣ ਲਈ, ਏਮ ਏ ਕੰਬੀਪੈਕ ਦੇ ਪਿਛਲੇ ਪੱਸੇ ਟੋਲ-ਵ੍ਰੀ ਹੈਲਪਲਾਈਨ ਨੰਬਰ ਛਪਣਾਂ ਜ਼ਰੂਰੀ ਕੀਤਾ ਜਾਣਾਂ ਚਾਹਿਦਾ ਹੈ। ਇਹ ਕਾਰਜ ਦਾ ਖਰਚਾ ਨਿਰਮਾਤਾ / ਏਮ ਏ ਦਵਾਇਯਾਂ ਦੀ ਮਾਰਕੀਟਿੰਗ ਵਾਲੇ ਅਤੇ ਸਵਾਸਥਿਅਤ ਅਤੇ ਪਰਿਵਾਰ ਕਲਿਯਾਣ MoHFW ਨੂੰ ਸੁਰੱਖਿਤ ਗਰਭਪਾਤ ਦੇ ਸੰਚਾਰ ਤੇ ਜ਼ਿਆਦਾ ਨਿਵੇਸ਼ ਦਾ ਵਿਚਾਰ ਕਰਨਾ ਚਾਹੀਦਾ ਹੈ।

● ਆਈ ਈ ਸੀ ਅਤੇ ਮੀਡਿਯਾ ਆਉਟਰੀਚ ਰਾਹੀਂ ਸੁਰੱਖਿਤ ਗਰਭਪਾਤ ਸੰਚਾਰ ਵਿਚ ਨਿਵੇਸ਼ ਬਚੋਤਰੀ

ਸਰਕਾਰੀ ਆਈ ਈ ਸੀ ਅਤੇ ਬੀਹੇਵਿਅਰ ਚੇਂਜ ਕੰਮਯੂਨੀਕੇਸ਼ਨ (BCC) ਆਉਟਰੀਚ ਗਤਿਵਿਧਿਆਂ ਵਿਚ ਗਰਭਪਾਤ ਨੂੰ ਉਚਿਤ ਕਵਰੇਜ ਨਹੀਂ ਮਿਲਦੀ। ਸੁਰੱਖਿਤ ਗਰਭਪਾਤ ਦੇ ਬਾਰੇ ਫੈਲੀਆਂ ਭ੍ਰਾਂਤੀਆਂ ਦੇ ਸਪਸ਼ਟੀਕਰਣ ਲਈ ਅਤੇ ਕਾਨੂੰਨ ਦੇ ਬਾਰੇ ਜਾਨਕਾਰੀ ਫੈਲਾਉਣ ਲਈ MoHFW ਨੂੰ ਸੁਰੱਖਿਤ ਗਰਭਪਾਤ ਦੇ ਸੰਚਾਰ ਤੇ ਜ਼ਿਆਦਾ ਨਿਵੇਸ਼ ਦਾ ਵਿਚਾਰ ਕਰਨਾ ਚਾਹੀਦਾ ਹੈ।



● ਹਾਰਮੋਨਾਈਜ਼ ਸੈਟੈਂਟਲ ਡ੍ਰਗਸ ਸਟੈਂਡਰਡ ਕਾਂਟ੍ਰੋਲ ਐਰਗਨਾਈਜ਼ੇਸ਼ਨ ਅੱਪ੍ਰਵਲ / ਰੀਕਵਾਈਰਮੈਂਟ ਅਤੇ ਏਮਟੀਪੀ ਐਕਟ

2003 ਵਿਚ ਸੋਧਿਤ ਏਮਟੀਪੀ ਨਿਯਮ ਏਮ ਏ ਦਵਾਇਯਾਂ ਦੀ ਵਰਤੋਂ ਸੱਤ ਹਫ਼ਤਿਆਂ ਤਕ ਦੇ ਗਰਭ ਨੂੰ ਖਤਮ ਕਰਣ ਲਈ ਈਸਤਮਾਲ ਦੀ ਈਜਾਜ਼ਤ ਦੇਂਦਾ ਹੈ, ਜਦਕੀ DCGI ਦੀ ਕੰਬੀ ਪੈਕ ਦੀ ਮੰਜ਼ੂਰੀ ਨੌ ਹਫ਼ਤਿਆਂ ਤਕ ਦੇ ਗਰਭ ਲਈ ਹੈ। ਇਹ ਵੀ ਵੇਖਿਆ ਗਿਆ ਹੈ ਕਿ ਏਮ ਏ ਕੰਬੀ ਪੈਕ ਲਈ 2019 ਵਿਚ DCGI ਦੁਆਰਾ ਜਾਰੀ ਲੇਬਲਿੰਗ ਦੇ ਨਵੇਂ ਨਿਰਦੇਸ਼ਾਂ

(“ਚੇਤਾਵਨੀ: ਉਤਪਾਦ ਦੀ ਵਰਤੋਂ ਸਿਰਫ਼ ਏਮਟੀਪੀ ਐਕਟ 2002 ਅਤੇ ਏਮਟੀਪੀ ਨਿਯਮ 2003 ਦੇ ਤਹਤ ਨਿਰਧਾਰਿਤ ਸੇਵਾ ਪ੍ਰਦਾਤਾ ਅਤੇ ਮੈਡਿਕਲ ਸੁਵਿਧਾ ਦੇ ਨਿਰੀਖਣ ਤਹਤ ਕੀਤੀ ਜਾਣੇ”) ਨੂੰ ਗਲਤ ਪ੍ਰਚਾਰਿਆ ਜਾ ਰਿਹਾ ਹੈ ਕਿ ਇਹ ਦਵਾਇਯਾਂ ਦਾ ਭੰਡਾਰਣ ਅਤੇ ਬਿਕ੍ਰੀ ਗੰਠੇਲ ਫਾਰਮੇਸੀ ਨਹੀਂ ਕਰ ਸਕਦੇ। DCGI/MoHFW ਏਮ ਏ ਦਵਾਇਯਾਂ ਦੇ ਈਸਤਮਾਲ ਨੂੰ WHO ਦੀ ਸਿਫਾਰਿਸ਼ ਦੇ ਅਨੁਸਾਰ 12 ਹਫ਼ਤਿਆਂ ਦੇ ਗਰਭ ਦੀ ਸੀਮਾ ਤਕ ਵਧਾਉਣ ਬਾਰੇ ਵਿਚਾਰ ਕਰਨਾ ਚਾਹਿਦਾ ਹੈ ਅਤੇ ਲੇਬਲਿੰਗ ਦੇ ਨਿਰਦੇਸ਼ ਹਟਾ ਲੈਣੇ ਚਾਹਿਦੇ ਹਨ ਜੋਕਿ ਜਮੀਨੀ ਤੌਰ 'ਤੇ ਅਸਾਮੰਜਸ ਦਾ ਮੌਹੂ ਬਣਾਉਂਦੇ ਹਨ।

ਪੂਰੀ ਰੀਪੋਰਟ ਹੇਠੋਂ ਪ੍ਰਾਪਤ ਕੀਤੀ ਜਾ ਸਕਦੀ ਹੈ:

<https://bit.ly/2E5Swfj>



Citation

Chandrashekhar, VS; Vajpeyi, A. and Sharma, K. Availability Of Medical Abortion Drugs In The Markets Of Four Indian States, 2018. 2019, <http://www.pratigyacampaign.org/wp-content/uploads/2019/08/availability-of-medical-abortion-drugs-in-the-markets-of-four-indian-states-2018.pdf>

References

- ¹Chandrashekhar, VS; Vajpeyi, A. and Sharma, K. Availability Of Medical Abortion Drugs In The Markets Of Four Indian States, 2018. 2019, <http://www.pratigyacampaign.org/wp-content/uploads/2019/08/availability-of-medical-abortion-drugs-in-the-markets-of-four-indian-states-2018.pdf>
- ²Singh S et al., Abortion and Unintended Pregnancy in Six Indian States: Findings and Implications for Policies and Programs, New York: Guttmacher Institute, 2018, <https://www.guttmacher.org/report/abortion-unintended-pregnancy-six-stat....>
- ³Improving Access to Safe Medical Abortions, Why expanding the Provider Base is essential <https://pratigyacampaign.org/wp-content/uploads/2019/09/improving-access-to-safe-medical-abortions-english.pdf>
- ⁴World Health Organization.(2019). World Health Organization model list of essential medicines: 21st list 2019. World Health Organization. <https://apps.who.int/iris/handle/10665/325771>. License: CC BY-NC-SA 3.0 IGO